

ਆਸਟ੍ਰੇਲੀਆ ਵਿੱਚ ਐਮਰਜੈਂਸੀ ਲਈ, ਅਸੀਂ ਤਿੰਨ ਚੇਤਾਵਨੀ ਪੱਧਰਾਂ ਵਾਲੀ ਆਸਟ੍ਰੇਲੀਆਈ ਰਾਸ਼ਟਰੀ ਚੇਤਾਵਨੀ ਪ੍ਰਣਾਲੀ (Australian National Warning System) ਦੀ ਵਰਤੋਂ ਕਰਦੇ ਹਾਂ: ਜੀਵਨ ਜਾਂ ਸੰਪਤੀ ਲਈ ਵੱਧ ਰਹੇ ਜ਼ੋਖਮ, ਅਤੇ ਤੁਹਾਨੂੰ ਆਪਣੇ-ਆਪ ਨੂੰ ਅਤੇ ਆਪਣੇ ਅਜ਼ੀਜ਼ਾਂ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੀ ਕਾਰਵਾਈ ਕਰਨ ਨੂੰ ਦਰਸਾਉਣ ਲਈ ਇਸਦੇ ਰੰਗ ਬਦਲਦੇ ਹਨ।

ਸਲਾਹ (ਪੀਲਾ ਰੰਗ):

ਘਟਨਾ ਸ਼ੁਰੂ ਹੋ ਗਈ ਹੈ। ਕੋਈ ਤੁਰੰਤ ਖ਼ਤਰਾ ਨਹੀਂ ਹੈ। ਸਥਿਤੀ ਬਦਲਣ ਦੀ ਜਾਣ ਦੀ ਸੂਰਤ ਲਈ ਆਪਣੇ-ਆਪ ਨੂੰ ਜਾਣਕਾਰੀ ਭਰਪੂਰ ਰੱਖੋ।

ਦੇਖੋ ਅਤੇ ਕਾਰਵਾਈ ਕਰੋ (ਸੰਤਰੀ ਰੰਗ):

ਇਹ ਖ਼ਤਰੇ ਦਾ ਉੱਚਾ ਪੱਧਰ ਹੈ। ਹਾਲਾਤ ਬਦਲ ਰਹੇ ਹਨ ਅਤੇ ਤੁਹਾਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਹੁਣੇ ਕਾਰਵਾਈ ਕਰਨੀ ਸ਼ੁਰੂ ਕਰਨ ਦੀ ਲੋੜ ਹੈ।

ਐਮਰਜੈਂਸੀ ਚੇਤਾਵਨੀ (ਲਾਲ ਰੰਗ):

ਚੇਤਾਵਨੀ ਦਾ ਸਭ ਤੋਂ ਉੱਚਾ ਪੱਧਰ ਐਮਰਜੈਂਸੀ ਚੇਤਾਵਨੀ ਹੈ। ਤੁਸੀਂ ਖ਼ਤਰੇ ਵਿੱਚ ਹੋ ਸਕਦੇ ਹੋ ਅਤੇ ਤੁਹਾਨੂੰ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ। ਹੁਣ ਕੋਈ ਵੀ ਦੇਰੀ ਤੁਹਾਡੀ ਜਾਨ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ। ਹਰੇਕ ਚੇਤਾਵਨੀ ਪੱਧਰ ਲਈ ਖ਼ਤਰੇ ਦੇ ਚਿੰਨ੍ਹਾਂ ਦਾ ਇਕਸਾਰ ਸੈੱਟ ਵਿਕਸਿਤ ਕੀਤਾ ਗਿਆ ਹੈ। ਇੱਥੇ ਚੱਕਰਵਾਤ, ਬੁਸ਼ਫਾਇਰ, ਹੜ੍ਹ, ਅਤਿ ਦੀ ਗਰਮੀ, ਤੂਫ਼ਾਨ ਅਤੇ ਹੋਰ ਚੀਜ਼ਾਂ ਲਈ ਚਿੰਨ੍ਹ ਬਣੇ ਹੋਏ ਹਨ। ਇਨ੍ਹਾਂ ਚਿੰਨ੍ਹਾਂ ਨੂੰ ਦੇਖਣ ਲਈ www.australianwarningsystem.com.au 'ਤੇ ਜਾਓ। ਐਮਰਜੈਂਸੀ ਦੌਰਾਨ ਇਹ ਚੇਤਾਵਨੀਆਂ SES ਅਤੇ CFS ਵੈੱਬਸਾਈਟਾਂ 'ਤੇ ਅੱਪਡੇਟ ਕੀਤੀਆਂ ਜਾਣਗੀਆਂ। ਹੜ੍ਹ, ਤੂਫ਼ਾਨ ਅਤੇ ਲੁੰ ਚੱਲਣ ਦੀਆਂ ਚੇਤਾਵਨੀ ਲਈ www.ses.sa.gov.au/warnings 'ਤੇ ਜਾਓ। ਬੁਸ਼ਫਾਇਰ ਲਈ www.cfs.sa.gov.au/warnings 'ਤੇ ਜਾਓ।

ਜਦੋਂ ਅਜਿਹਾ ਕਰਨ ਲਈ ਨਿਰਦੇਸ਼ ਗਏ ਹੋਣ ਤਾਂ ਸਥਿਤੀ 'ਤੇ ਨਜ਼ਰ ਰੱਖਣਾ ਅਤੇ ਘਰ ਖ਼ਾਲੀ ਕਰਨ ਲਈ ਤਿਆਰ ਰਹਿਣਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ।

ਇਹ ਸੁਨੇਹਾ ਤੁਹਾਡੇ ਲਈ Multicultural Communities Council of South Australia ਵੱਲੋਂ ਆਸਟ੍ਰੇਲੀਆ ਅਤੇ ਸਾਊਥ ਆਸਟ੍ਰੇਲੀਆਈ ਸਰਕਾਰਾਂ ਵੱਲੋਂ ਮਾਲੀ ਸਹਾਇਤਾ ਪ੍ਰਾਪਤ ਆਫ਼ਤ ਦਾ ਜ਼ੋਖਮ ਘਟਾਉਣ ਵਾਲੇ ਪ੍ਰੋਜੈਕਟ (Disaster Risk Reduction) ਦੇ ਹਿੱਸੇ ਵਜੋਂ ਲਿਆਂਦਾ ਗਿਆ ਸੀ।